

ਭਰੌਤੀ ਦੀ ਸ਼ਕਤੀ

(ਗੁਰਦਿਆਲ ਸਿੰਘ ਫੁੱਲ ਦੇ ਨਾਟਕ ਜਿਨ ਸੱਚ ਪੱਲੇ ਹੋਇ ਦਾ ਛੋਟਾ ਰੂਪ)

(ਨਾਟਕ ਸ਼ੁਰੂ ਹੋਣ 'ਤੇ ਧੰਨ ਦੇਈ ਮੰਚ 'ਤੇ ਆਉਂਦੀ ਹੈ। ਉਸ ਦੇ ਹੱਥ ਵਿਚ ਇਕ ਬਾਲੀ ਹੈ)

ਧੰਨ ਦੇਈ : ਏਥੋਂ ਦਿਸ ਪਵੇਗਾ ਸੂਰਜ। ਪੈਂਣੇ ਤੋਂ ਵੱਧ ਕਾਲਾ ਹੋ ਗਿਆ ਏ। ਸੂਰਜ ਦਾ ਤੇਜ਼ ਹੀ ਮਾਤ ਪੈ ਗਿਆ ਹੈ। ਘਿਰ ਗਿਆ ਗਰੀਬ ਵਿਚਾਰਾ ਸਾਡੇ ਵਾਂਗ ਹੀ।

ਆਵਾਜ਼ : ਸੂਰਜ ਦੇਵਤੇ ਨੂੰ ਰਾਹੂ ਕੇਤੂ ਨੇ ਘੇਰ ਲਿਆ ਹੈ। ਰੱਜ ਕੇ ਦਾਨ ਦਿਓ ਤੇ ਸੂਰਜ ਨੂੰ ਬਚਾਓ।

ਧੰਨ ਦੇਈ : ਸੂਰਜ ਤਾਂ ਦੇਵਤੇ ਏ, ਕੀ ਦੇਵਤੇ ਵੀ ਘਿਰ ਜਾਂਦੇ ਨੇ। ਇਹ ਰਾਹੂ ਕੇਤੂ ਕੌਣ ਹੋਏ ਭਲਾ, ਇਹਨਾਂ ਨੇ ਸੂਰਜ ਦੇਵਤਾ ਨੂੰ ਕਿਉਂ ਘੋਰਿਆ ਏ। ਕੀ ਸੂਰਜ ਨੇ ਕੋਈ ਕਸੂਰ ਕੀਤਾ, ਜੂਰ ਕੀਤਾ ਹੋਣਾ, ਐਵੇਂ ਕੌਣ ਘੇਰ ਸਕਦਾ ਏ। ਕੀ ਦਾਨ ਲੈ ਕੇ ਰਾਹੂ ਕੇਤੂ ਇਸ ਨੂੰ ਛੱਡ ਦੇਣਗੇ?

ਹਰੀਆ : (ਆਉਂਦੇ ਹੋਏ) ਨਹੀਂ ਛੱਡਣਗੇ-ਕਾਬੂ ਆਇਆ ਦੇਵਤਾ ਕੌਣ ਛੱਡਦਾ ਏ। ਪਰ ਮਾਈ ਦਾਨ ਦੇ, ਸ਼ਾਇਦ ਛੱਡ ਦੇਣ। ਜਿਸ ਤਰ੍ਹਾਂ ਸਿਪਾਹੀ ਵੱਛੀ ਲੈ ਕੇ ਦੌਸ਼ੀ ਨੂੰ ਛੱਡ ਦਿੰਦਾ ਹੈ। ਦਾਨ ਤੇ ਵੱਛੀ ਇਕੋ ਕਰਮ ਦੇ ਦੋ ਰੂਪ ਨੇ (ਹੱਸਦਾ ਏ)

ਧੰਨ ਦੇਈ : ਵੇਂ ਤੂੰ ਹੱਸੀ ਜਾਨਾ ਏਂ। ਤੂੰ ਹੀ ਬਚਾ ਸੂਰਜ ਦੇਵਤਾ ਨੂੰ, ਕਹਿੰਦੇ ਨੇ ਰੱਬ ਤੇਰੇ ਵਰਗੇ ਦੀ ਛੇਤੀ ਸੁਣਦਾ ਏ।

ਹਰੀਆ : ਸੁਣ ਲੈਂਦਾ ਏ, ਪਰ ਮੈਂ ਕਿਉਂ ਸੁਣਾਵਾਂ। ਇਥੇ ਚਾਨਣ ਦੀ ਲੋੜ ਹੀ ਕਿਸ ਨੂੰ ਏ? ਸਭ ਹਨ੍ਹੇ ਦੀ ਬੁੱਕਲ ਵਿਚ ਰਹਿ ਕੇ ਖੁਸ਼ ਨੇ। ਨਾਲੋਂ ਜੇ ਮਾਈ ਦਾਨ ਢੇਣਾ ਏ। ਤਾਂ ਕਿਸੇ ਤਗੜੇ ਬੰਦੇ ਨੂੰ ਦੇ। ਬਾਬਰ ਵਰਗੇ ਨੂੰ, ਜਿਹੜਾ ਰਾਹੂ ਕੇਤੂ ਦੇ ਦੋ ਛਿੱਤਰ ਮਾਰ ਕੇ ਮਗਰੋਂ ਲਾਵੇ।

ਧੰਨ ਦੇਈ : ਵੇਂ ਉਹਦਾ ਨਾਂ ਨਾ ਲੈ, ਅੱਗੇ ਉਹਨੇ ਘੱਟ ਕੀਤੀ ਏ।

ਹਰੀਆ : ਕਿਉਂ ਨਾ ਲਵਾਂ, ਮੈਂ ਤਾਂ ਬਾਬਰ ਨੂੰ ਪੂਜਦਾ ਹਾਂ, ਉਸ ਨੂੰ ਦਾਨ ਲੈਣਾ ਆਉਂਦਾ ਜੁੱਤੀ ਨਾਲ। ਉਂਝ ਦਾਨ ਕੌਣ ਦੇਂਦਾ ਏ।

ਆਵਾਜ਼ : ਸੂਰਜ ਗ੍ਰਹਿਣਿਆਂ ਹੋਇਆ ਏ, ਕੋਈ ਚੁੱਲੇ ਅੱਗ ਨਾ ਬਾਲੇ, ਕੋਈ ਰੱਟੀ ਨਾ ਪਕਾਵੇ। ਸਭ ਪੂਜਾ ਕਰਨ ਰੱਜ ਕੇ ਦਾਨ ਦੇਣ।

ਹਰੀਆ : (ਹੱਸਦੇ ਹੋਏ) ਵਾਹ, ਵਧੀਆ ਇਲਾਜ ਦਸਿਆ ਏ। ਪਰ ਦਾਨ ਦਿਓ

ਕਿਹੁੰ-ਪੂਜਾ ਕਰੋ ਕਿਸ ਦੀ, ਇਹ ਤੇ ਦਸਿਆ ਹੀ ਨਹੀਂ, ਚੱਲ
ਬੋਲ ਨਾ ਮਾਈ ਬੋਲ, ਚੱਲ ਬੋਲ ਨਾ, ਚੱਲ ਨਾ ਬੋਲ, ਮਾਈ ਗ੍ਰਹਿਣ
ਨੂੰ ਨਾ ਵੇਖੀਂ, ਨਹੀਂ ਤਾਂ ਤੂੰ ਵੀ ਗ੍ਰਹਿਣੀ ਜਾਏਂਗੀ, ਛੁਬਦੇ ਤੇ ਘਿਰਦੇ
ਨੂੰ ਨਾ ਪੂਜੋ, ਚੜ੍ਹਦੇ ਨੂੰ ਸਲਾਮ ਕਰੋ, ਚੜ੍ਹਦੇ ਨੂੰ।

ਧੰਨ ਦੇਈ : ਲੋਕ ਇਸ ਨੂੰ ਮੂਰਖ ਆਖਦੇ ਨੇ, ਪਰ ਗਲ ਬੜੇ ਪਤੇ ਦੀ ਕਰਦਾ
ਏ।

ਭਗਵਾਨ : ਕੌਣ ਪਤੇ ਦੀ ਗਲ ਕਰਦਾ ਏ।

ਧੰਨ ਦੇਈ : ਇਹ ਹਰੀਆ।

ਭਗਵਾਨ : ਕੀ ਕਹਿੰਦਾ ਏ?

ਧੰਨ ਦੇਈ : ਕਹਿੰਦਾ ਏ, ਛੁਬਦੇ ਨੂੰ ਨਾ ਪੂਜੋ, ਹਮੇਸ਼ਾਂ ਚੜ੍ਹਦੇ ਨੂੰ ਸਲਾਮ ਕਰੋ।

ਭਗਵਾਨ : ਠੀਕ ਈ ਕਹਿੰਦਾ ਏ, ਜਿਹੜਾ ਛੁਬਦੇ ਨੂੰ ਪੂਜੇਗਾ, ਉਹ ਹਮੇਸ਼ਾਂ
ਆਪ ਵੀ ਛੁਬੇਗਾ ਤੇ ਹੋਰਨਾਂ ਨੂੰ ਵੀ ਡੋਬੇਗਾ।

ਪਿਛੋਂ ਆਵਾਜ਼ : ਕਲਿ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਿਰਿਆ।

ਧੰਨ ਦੇਈ : ਇਹ ਅਮਰ ਏ, ਨਾਨਕ ਦੇ ਸਲੋਕ ਬੋਲ ਰਿਹਾ ਏ।

ਭਗਵਾਨ : ਬਾਬੇ ਨਾਨਕ ਦੇ ਸਲੋਕ ਬੋਲ ਰਿਹਾ, ਤਾਹੀਉਂ ਤੇ ਨੰਬਰਦਾਰ ਉਹਦੇ
ਮਗਰ ਪੈ ਗਿਆ ਏ।

ਧੰਨ ਦੇਈ : ਨੰਬਰਦਾਰ ਮਗਰ ਪਿਆ ਏ ਤੇ ਪਿਆ ਰਹੇ, ਪਰ ਗਲ ਤਾਂ ਠੀਕ
ਹੀ ਏ, ਹਰ ਪਾਸੇ ਹਨੌਰਾ ਹੋ ਗਿਆ ਏ।

ਭਗਵਾਨ : ਅੱਜ ਕੱਲ ਤਾਂ ਭਲੀਏ ਲੋਕੇ ਜਿਹੜਾ ਵੀ ਪਿੰਡ ਵਿਚੋਂ ਲੰਘਦਾ ਏ,
ਬਸ ਬਾਬੇ ਨਾਨਕ ਦੀ ਹੀ ਗਲ ਕਰਦਾ ਏ, ਬੜੀਆਂ ਅਚਰਜ ਗੱਲਾਂ
ਨੇ, ਮੈਂ ਤਾਂ ਬਸ ਸੁਣ ਕੇ ਹੈਰਾਨ ਰਹਿ ਗਿਆ।

ਧੰਨ ਦੇਈ : ਤੁਸੀਂ ਵੀ ਸੁਣ ਆਏ ਹੋ। ਅਮਰ ਵੀ ਇਥੇ ਆਇਆ ਸੀ। ਮੈਨੂੰ ਵੀ
ਸੁਣਾ ਗਿਆ ਏ। ਕਹਿੰਦਾ ਏ ਬਾਬੇ ਨਾਨਕ ਨੇ ਜਨੇਊਂ ਹੀ ਨਹੀਂ
ਪਾਇਆ, ਕਹਿੰਦਾ ਏ ਧਾਗੇ ਦਾ ਜਨੇਊਂ ਕਿਉਂ ਪਾਉਣਾ ਏ। ਜੇ
ਪਾਉਣਾ ਹੀ ਹੈ ਤਾਂ ਸ਼ੁਭ ਅਮਲਾ ਦਾ ਪਾਓ। ਮੈਂ ਆਖਿਆ, ਉਹ
ਬੇਦੀ ਕੁਲ ਵਿਚੋਂ ਏ, ਬਰਾਦਰੀ ਨੇ ਛੇਕਿਆ ਨਹੀਂ।

ਭਗਵਾਨ : ਤੂੰ ਵੀ ਭੇਲੀਆਂ ਗੱਲਾਂ ਕਰਦੀਏ। ਬਰਾਦਰੀ ਵੀ ਮਾੜਿਆਂ ਤੇ ਕਾਠੀ
ਪਾਉਂਦੀ ਏ, ਜੇ ਕੋਈ ਤਗੜਾ ਹੋ ਕੇ ਖਲੋ ਜਾਏ ਤਾਂ ਬਰਾਦਰੀ ਲਾਂਭ
ਦੀ ਲੰਘਣ ਲੱਗ ਪੈਂਦੀ ਏ।

ਧੰਨ ਦੇਈ : ਬਾਬੇ ਨਾਨਕ ਨੇ ਇਸਤਰੀ ਜਾਤੀ ਦੇ ਹੱਕ ਵਿਚ ਆਵਾਜ਼ ਉਠਾਈ
ਏ, ਉਨ੍ਹਾਂ ਨੇ ਕਿਹਾ ਕਿ ਇਸਤਰੀ ਤਾਂ ਮਨੁੱਖ ਦੀ ਜਨਣੀ ਏ, ਇਸ
ਨੂੰ ਮਾੜਾ ਨਹੀਂ ਆਖਣਾ ਚਾਹੀਦਾ।

ਭਗਵਾਨ : ਹਾਂ ਨਹੀਂ ਆਖਣਾ ਚਾਹੀਦਾ।
 ਧੰਨ ਦੇਈ : ਉਨ੍ਹਾਂ ਨੇ ਇਕ ਸਲੋਕ ਵੀ ਦਸਿਆ ਸੀ ਬਾਬੇ ਨਾਨਕ ਦਾ। ਮੈਂ ਚੇਤੇ
 ਕਰ ਲਿਆ ਕਿ ਗਵਾਂਦੁਣਾਂ ਨੂੰ ਦੱਸਾਂਗੀ।
 (‘ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨੁ’)
 ਭਗਵਾਨ : ਤੈਨੂੰ ਆਪਣੇ ਮਤਲਬ ਦਾ ਸਲੋਕ ਬੜੀ ਜਲਦੀ ਯਾਦ ਹੋ ਗਿਆ
 ਏ।
 ਧੰਨ ਦੇਈ : ਲੈ ਕਦੇ ਕਦਾਈਂ ਕੋਈ ਚੰਗੀ ਗਲ ਸੁਣੀਦੀ, ਚੇਤੇ ਨਾ ਹੋਵੇ
 ਭਗਵਾਨ : ਪਰ ਅਸੀਂ ਮੰਦਾ ਥੋੜੀ ਕਹਿੰਦਾ ਆ ਤੈਨੂੰ - ਹੁਣ ਸਵੇਰ ਦੀ ਮਿਟੀ
 ਨਾਲ ਮਿਟੀ ਹੋਏ ਆਂ, ਕੋਈ ਭੋਜਨ ਦਾ ਬੰਦੋਬਸਤ ਵੀ ਕਰ।
 ਧੰਨ ਦੇਈ : ਤੁਸੀਂ ਵੀ ਬਚਿਆਂ ਵਾਲੀਆਂ ਗੱਲਾਂ ਕਰਦੇ ਹੋ। ਸੁਣਿਆ ਨਹੀਂ
 ਗ੍ਰਹਿਣ ਲੱਗਾ ਹੋਇਆ ਸੂਰਜ ਨੂੰ। ਕੋਈ ਚੁੱਲੇ ਅੱਗੇ ਨਾ ਬਾਲੇ, ਕੋਈ
 ਰੋਟੀ ਨਾ ਪਕਾਵੇ। ਹੁਣ ਗ੍ਰਹਿਣ ਮੱਠਾ ਹੋਇਆ ਏ। ਨਦੀ ਨਹਾ ਕੇ
 ਸੁੱਚੀ ਹੋ ਕੇ ਫਿਰ ਆ ਕੇ ਰੋਟੀ ਪਕਾਉਣੀ ਏ।
 ਭਗਵਾਨ : ਅੱਛਾ ਤੂੰ ਸੁੱਚੀ ਹੋਆ। ਅਸੀਂ ਇਥੇ ਭੁੱਖੇ ਬੈਠੇ ਆਂ। (ਬਾਹਰੋਂ ਸਿਪਾਹੀ
 ਬੜੇ ਰੋਹਬ ਨਾਲ ਆ ਕੇ ਗਲ ਕਰਦਾ ਏ)
 ਸਿਪਾਹੀ : ਇਥੇ ਅਮਰ ਤਾਂ ਨਹੀਂ ਆਇਆ ?
 ਧੰਨ ਦੇਈ : ਆਇਆ ਸੀ ਪਰ ਚਲਿਆ ਗਿਆ।
 ਸਿਪਾਹੀ : ਕਿਥੇ ਚਲਿਆ ਗਿਆ ਏ ?
 ਭਗਵਾਨ : ਅਸੀਂ ਬੋਝੇ ’ਚ ਤੇ ਨਹੀਂ ਪਾਇਆ। ਆਇਆ ਸੀ ਪਰ ਚਲੇ ਗਿਆ
 ਏ, ਕੀ ਗਲ ਏ ?
 ਸਿਪਾਹੀ : ਉਹਨੂੰ ਨੰਬਰਦਾਰ ਨੇ ਬੁਲਾਇਆ ਏ।
 ਭਗਵਾਨ : ਪਰ ਨੰਬਰਦਾਰ ਨੂੰ ਉਹਦੀ ਕੀ ਲੋੜ ਪੈ ਗਈ ਏ ?
 ਸਿਪਾਹੀ : ਨੰਬਰਦਾਰ ਨਹੀਂ ਚਾਹੁੰਦਾ ਕਿ ਨਾਨਕ ਕੁਗਾਹੀਏ ਦਾ ਕੋਈ ਚੇਲਾ
 ਉਹਦੇ ਪਿੰਡ ’ਚ ਰਹੇ।
 ਭਗਵਾਨ : ਆਹੋ ਨੰਬਰਦਾਰ ਤੇ ਚਾਹੁੰਦਾ ਏ ਕਿ ਸਾਰੇ ਝੱਲੀ ਚੁੱਕ ਹੀ ਉਹਦੇ
 ਪਿੰਡ ਵਿਚ ਰਹਿਣ।
 ਸਿਪਾਹੀ : ਝੱਲੀ ਚੁੱਕ ਹੋਣ ਜਾਂ ਬੋਗੀ ਚੁੱਕ ਹੋਣ, ਮੈਨੂੰ ਨਹੀਂ ਪਤਾ, ਨਾਲੇ
 ਬੁੱਢਿਆਂ ਉਹਨੇ ਤੈਨੂੰ ਵੀ ਬੁਲਾਇਆ ਏ।
 ਭਗਵਾਨ : ਕਿਉਂ ?
 ਸਿਪਾਹੀ : ਮੈਨੂੰ ਕੀ ਪਤਾ-ਸਿਧੀ ਤਰ੍ਹਾਂ ਆ ਜੀਂ, ਨਹੀਂ ਤਾਂ ਦੂਜੀ ਤਰ੍ਹਾਂ ਲੈ
 ਜਾਵਾਂਗੇ। (ਚਲਿਆ ਜਾਂਦਾ ਏ)
 ਧੰਨ ਦੇਈ : ਲੈ, ਰੁੜ ਪੁੜ ਜਾਣੀ ਦਾ-ਇਹਨੂੰ ਤਾਂ ਭੂਣ ਦਾ ਵੀ ਚੱਜ ਨਹੀਂ।

ਭਗਵਾਨ : ਜੇ ਕੂਣ ਦਾ ਚੱਜ ਹੁੰਦਾ ਤਾਂ ਸਿਪਾਹੀ ਕਿਉਂ ਬਣਿਆ ਫਿਰਦਾ।
ਅੱਛਾ, ਅੱਛਾ ਜੇ ਹੁਣ ਨਹਾਉਣ ਚੱਲੀ ਏ ਤਾਂ ਛੇਤੀ ਆਵੀਂ, ਜਿਥੈ
ਚਾਰ ਤੀਵੀਆਂ ਕੱਠੀਆਂ ਹੁੰਦੀਆਂ ਨੇ, ਬਸ ਗੱਲਾਂ ਹੀ ਕਰਨ ਬਹਿ
ਜਾਂਦੀਆਂ ਨੇ।

ਧੰਨ ਦੇਈ : ਤੇ ਜਿਥੇ ਮਰਦ ਇਕੱਠੇ ਹੁੰਦੇ ਨੇ। ਉਹ ਤਾਂ ਮੂੰਹ ਸੀ ਕੇ ਬੈਠਦੇ ਨੇ
ਨਾ।

ਭਗਵਾਨ : ਮਰਦ ਤਾਂ ਕੋਈ ਕੰਮ ਦੀ ਗਲ ਕਰਦੇ ਨੇ। ਤੁਹਾਡੇ ਵਾਂਗ ਟਰ-
ਟਰ ਨਹੀਂ ਕਰਦੇ।

ਧੰਨ ਦੇਈ : ਬਾਬੇ ਨਾਨਕ ਦਾ ਐਡਾ ਸਲੋਕ ਯਾਦ ਕਰਕੇ ਸੁਣਾਇਆ ਏ ਪਰ
ਅਸਰ ਨਹੀਂ ਹੋਇਆ।

ਭਗਵਾਨ : ਅਸਰ ਹੌਲੀ ਹੌਲੀ ਹੋਵੇਗਾ ਇਕਦਮ ਕਿਸ ਤਰ੍ਹਾਂ ਹੋ ਜਾਵੇ।

(ਧੰਨ ਦੇਈ ਤੇ ਭਗਵਾਨ ਸਟੇਜ ਦੇ ਇਕ-ਇਕ ਕਰਕੇ ਬਾਹਰ
ਨਿਕਲ ਜਾਂਦੇ ਹਨ। ਤੇ ਇਕ ਭਗਵੇਂ ਕੱਪੜੇ ਪਾਈ ਸਾਂਧ ਸਟੇਜ
ਤੇ ਆਉਂਦਾ ਏ)

ਸਾਂਧ : ਇਥੇ ਡੇਰਾ ਲਾਈਏ ਭੋਜਨ ਪਾਣੀ ਵੀ ਮਿਲ ਜਾਵੇਗਾ। ਇਕ ਤਾਂ
ਜਦੋਂ ਦੇ ਨਾਨਕ ਕੁਰਾਹੀਏ ਦੇ ਚੇਲੇ-ਇਸ ਪਿੰਡ ਵਿਚ ਆਏ ਨੇ,
ਜੀਣਾ ਹਰਾਮ ਹੋ ਗਿਆ ਏ। ਨਾ ਕੋਈ ਉਸ ਨੇ ਯੋਗ ਕਮਾਇਆ
ਨਾ ਚਿਲਾ ਕੱਟਿਆ, ਬਸ ਐਵੇਂ ਲੋਕ ਮਗਰ ਲਾਈ ਫਿਰਦਾ ਏ। ਮੇਰਾ
ਵੱਸ ਚੱਲੇ ਤਾਂ ਉਹਨੂੰ ਨਾਨੀ ਚੇਤੇ ਕਰਾ ਦਿਆਂ।

ਭਗਵਾਨ : ਉਏ ਭਲਿਆ ਲੋਕਾਂ ਕਿਸ ਨੂੰ ਨਾਨੀ ਚੇਤੇ ਕਰਾਏਂਗਾ।

ਸਾਂਧ : ਉਸੇ ਨਾਨਕ ਕੁਰਾਹੀਏ ਨੂੰ

ਭਗਵਾਨ : ਸੰਗਲਾਂ ਦੇ ਚੱਕਰ 'ਚੋਂ ਤੂੰ ਆਪ ਨਹੀਂ ਨਿਕਲ ਸਕਿਆ ਤੇ ਉਹਨੂੰ
ਕੀ ਨਾਨੀ ਚੇਤੇ ਕਰਾਏਂਗਾ।

ਸਾਂਧ : ਲਗਦਾ ਏ ਤੇਰੇ ਉਤੇ ਵੀ ਉਸੇ ਕੁਰਾਹੀਏ ਦਾ ਪ੍ਰਛਾਵਾਂ ਪੈ ਗਿਆ
ਏ।

ਭਗਵਾਨ : ਹਾਂ ਬਈ ਤੈਨੂੰ ਵੇਹਲੇ ਨੂੰ ਖਾਣ ਨੂੰ ਜੋ ਮਿਲ ਜਾਂਦਾ ਏ, ਸਾਡੇ ਤੇ
ਤਾਂ ਪ੍ਰਛਾਵਾਂ ਆਪੇ ਹੀ ਪੈ ਗਿਆ ਕਿ-

(ਧੰਨ ਦੇਈ ਆਉਂਦੀ ਹੈ। ਸਾਂਧ ਨੂੰ ਵੇਖ ਕੇ ਮੱਖਾਟੇਕਦੀ ਹੈ ਅਤੇ
ਸਾਂਧ ਵੀ ਇਕਦਮ ਪਖੰਡ ਨਾਲ ਅੱਖਾਂ ਬੰਦ ਕਰ ਲੈਂਦਾ ਹੈ।)

ਧੰਨ ਦੇਈ : ਮਹਾਰਾਜ ਕਿਸ ਪ੍ਰਛਾਵੇਂ ਦੀ ਗਲ ਕਰ ਰਹੇ ਹੋ।

ਸਾਂਧ : (ਕੋਈ ਜਵਾਬ ਨਹੀਂ)

ਭਗਵਾਨ : ਜ਼ਰਾ ਉੱਚੀ ਬੋਲ ਮਹਾਰਾਜ ਉਪਰ ਚਲੇ ਗਏ ਨੇ।

ਧੰਨ ਦੇਈ : ਤੁਸੀਂ ਵਿਚ ਨਾ ਬੋਲੋ-ਹਾਂ ਮਹਾਰਾਜ਼। (ਕੋਈ ਜਵਾਬ ਨਹੀਂ)
 ਭਗਵਾਨ਼ : (ਉਚੀ ਸਾਰੀ)
 ਸਾਧੂ : (ਚੌਂਕਦਾ ਹੈ)
 ਭਗਵਾਨ਼ : ਆ ਗਏ ਨੇ।
 ਧੰਨ ਦੇਈ : ਮਹਾਰਾਜ਼ ਕਿਸ ਦੇ ਪ੍ਰਛਾਵੇਂ ਦੀ ਗਲ ਕਰਦੇ ਹੋ ?
 ਸਾਧੂ : ਮਾਈ ਇਹ ਘਰ ਕਿਸ ਦਾ ਹੈ ?
 ਧੰਨ ਦੇਈ : ਮੇਰਾ ਗਰੀਬਣੀ ਦਾ ਏ।
 ਸਾਧੂ : ਤਾਂ ਫਿਰ ਇਹ ਘਰ ਵਾਲਾ ਵੀ ਤੇਰਾ ਹੋਵੇਗਾ ?
 ਧੰਨ ਦੇਈ : ਤੁਸੀਂ ਜਾਣੀ ਜਾਣ ਹੋ ਮਹਾਰਾਜ਼।
 ਭਗਵਾਨ਼ : ਹਾਂ। ਇਸ ਉਮਰ ਵਿਚ ਆ ਕੇ ਸਭ ਕੁਝ ਜਾਣ ਜਾਂਦੇ ਨੇ।
 ਧੰਨ ਦੇਈ : (ਹੌਲੇ ਜਿਹੇ) ਤੁਸੀਂ ਚੁੱਪ ਵੀ ਕਰੋ।
 ਸਾਧੂ : ਮਾਈ ਇਸ ਨੂੰ ਬੜੇ ਪ੍ਰਤਰਨਾਕ ਪ੍ਰਛਾਵੇਂ ਨੇ ਘੇਰ ਲਿਆ ਹੈ। ਇਸ
 ਦਾ ਇਲਾਜ ਕਰਵਾ ਲੈ, ਨਹੀਂ ਤਾਂ ਸੁੱਕ ਕੇ ਤੀਲਾ ਹੋ ਜਾਵੇਗਾ।
 ਧੰਨ ਦੇਈ : ਕਿਸ ਦਾ ਪ੍ਰਛਾਵਾ ਪੈ ਗਿਆ ਏ ?
 ਸਾਧੂ : ਮਾਈ, ਕਿਸੇ ਕੁਗਾਹੀਏ ਦਾ
 ਧੰਨ ਦੇਈ : ਮਹਾਰਾਜ਼ ਇਹ ਪ੍ਰਛਾਵਾ ਕਿਥੋਂ ਉਤਰੇਗਾ।
 ਸਾਧੂ : ਮਾਈ ਸਾਡੇ ਭੋਜਨ ਦਾ ਬੰਦੋਬਸਤ ਕਰ ਅਸੀਂ ਸਭ ਪ੍ਰਛਾਵੇਂ ਦੂਰ
 ਕਰ ਦੇਵਾਂਗੇ। ਤੇਰੇ ਵੀ ਤੇ ਤੇਰੇ ਘਰ ਵਾਲੇ ਦੇ ਵੀ।
 ਧੰਨ ਦੇਈ : ਮੈਂ ਹੁਣੇ ਬੰਦੋਬਸਤ ਕਰਦੀ ਆਂ (ਜਾਣ ਲੱਗਦੀ ਹੈ)
 ਭਗਵਾਨ਼ : ਭਗਤਣੀਏ ਇਕ ਇਧਰ ਵੀ ਸੰਤ ਸਵੇਰ ਦਾ ਭੁੱਖਾ ਬੈਠਾ ਏ।
 ਧੰਨ ਦੇਈ : ਚੁੱਪ ਵੀ ਕਰ ਜਾਓ। ਪਹਿਲੇ ਸੰਤ ਮਹਾਰਾਜ਼ ਨੂੰ ਤਾਂ ਭੋਜਨ ਖਵਾ
 ਲਵਾਂ।
 ਭਗਵਾਨ਼ : ਆਹੋ, ਪਹਿਲਾਂ ਇਹਨੂੰ ਖਵਾ ਲੈ। ਬੜੀਆਂ ਕਹੀਆਂ ਮਾਰ ਕੇ
 ਆਇਆ।
 ਸਾਧੂ : (ਨਸਵਾਰ ਪੋਟਲੀ 'ਚੋਂ ਕੱਢ ਕੇ ਸੰਘਦੇ ਹੋਏ) ਭਾਈ ਜੀ ਆਹ
 ਨਸਵਾਰ ਲਓ। ਠੰਢ ਜੁਕਾਮ ਨੂੰ ਚੰਗੀ ਏ।
 ਭਗਵਾਨ਼ : ਜਿਨ੍ਹਾਂ ਹਥੀਂ ਕੰਮ ਕਰਨਾ ਏ, ਉਹਨਾਂ ਨੂੰ ਇਸ ਨਸਵਾਰ ਦੀ ਲੋੜ
 ਨਹੀਂ, ਇਹ ਤੁਹਾਨੂੰ ਹੀ ਚੰਗੀ ਏ।
 ਪਿਛੋਂ ਆਵਾਜ਼ : 'ਜੋਗ ਨਾ ਖਿੰਬਾ ਜੋਗ ਨਾ ਢੰਡੇ, ਜੋਗ ਨਾ ਭਸਮ ਚੜਾਈਏ'
 'ਜੋਗ ਨਾ ਮੁੰਢੀ ਮੁੰਡਿ ਮੁਨਾਈਐ, ਜੋਗ ਨਾ ਸਿੱਖੀ ਵਾਹੀਏ'
 'ਅੰਜਨਮਾਹਿਨਿਰੰਜਨ ਰਹੀਏ, ਜੋਗ ਜੁਗਤਿ ਇਵ ਪਾਈਏ'
 (ਜਿਉਂ ਜਿਉਂ ਆਵਾਜ਼ ਆ ਰਹੀ ਹੈ। ਸਾਧੂ ਅੰਖਾਂ ਹੋਈ ਜਾ

ਰਿਹਾ ਹੈ)

- ਸਾਂਧੂ : ਇਹ ਹੁਣ ਸਾਡੇ ਜੋਗ ਦੀ ਵੀ ਨਿੰਦਿਆ ਕਰ ਰਿਹਾ ਹੈ।
- ਭਗਵਾਨ : ਹਾਂ ਉਹ ਤਾਂ ਕਰ ਹੀ ਰਿਹਾ ਐ: ਉਹ ਕਹਿੰਦਾ ਏ ਕਿ ਉਹ ਜੋਗ ਕਾਹਦਾ ਜੋ ਲੋਕਾਂ ਦੇ ਘਰੋਂ ਰੋਟੀ ਮੰਗਣ ਜਾਣਾ ਪਵੇ।
- ਸਾਂਧੂ : ਲਗਦੈ, ਇਹਦੇ ਨਾਲ ਟੱਕਰ ਵੀ ਲੈਣੀ ਪਵੇਗੀ।
- ਭਗਵਾਨ : ਹਾਂ ਜ਼ਰੂਰ ਲਓ, ਨਹੀਂ ਤਾਂ ਤੁਹਾਡੇ ਪ੍ਰਛਾਵੇਂ ਹਮੇਸ਼ਾਂ ਲਈ ਬੰਦ ਹੋ ਜਾਣਗੇ।
- ਸਾਂਧੂ : ਜਿਨਾ ਚਿਰ ਇਸ ਪਿੰਡ ਵਿਚ ਮਾਈਆਂ ਜਿਉਂਦੀਆਂ ਨੇ, ਸਾਡੇ ਪ੍ਰਛਾਵੇਂ ਬੰਦ ਨਹੀਂ ਹੋ ਸਕਦੇ। (ਸਾਂਧੂ ਚਲਿਆ ਜਾਂਦਾ ਏ।)
- ਧੰਨ ਦੇਈ : (ਘਬਰਾ ਕੇ) ਹੈਂ ਸੰਤ ਜੀ ਮਹਾਰਾਜ ਕਿਥੇ ਗਏ?
- ਭਗਵਾਨ : ਜਿਹੜੇ ਨਕਲੀ ਸੰਤ ਸਨ, ਉਹ ਚਲੇ ਗਏ ਨੇ ਤੇ ਅਸੀਂ ਇਥੇ ਬੈਠੇ ਆਂ।
- ਧੰਨ ਦੇਈ : ਤੁਸਾਂ ਤਾਂ ਕੁਝ ਨਹੀਂ ਆਖਿਆ ਸੀ?
- ਭਗਵਾਨ : ਨਾ ਮੈਂ ਕੁਝ ਕਾਹੜ੍ਹੀ ਕਹਿਣਾ ਸੀ, ਝੂਠ ਦੇ ਪੈਰ ਨਹੀਂ ਹੁੰਦੇ। ਸੱਚ ਉਨ੍ਹਾਂ ਦੇ ਕੰਨੀ ਪਿਆ ਤੇ ਉਹ ਨੱਸ ਗਏ ਨੇ।
- ਧੰਨ ਦੇਈ : ਮੈਂ ਤਾਂ ਤੁਹਾਡਾ ਪ੍ਰਛਾਵਾਂ ਦੂਰ ਕਰਾਉਣਾ ਸੀ, ਪਤਾ ਨਹੀਂ ਕਿਥੋਂ ਪੈ ਗਿਆ ਏ।
- ਭਗਵਾਨ : ਅਸੀਂ ਸਵੇਰੇ ਦੇ ਮਿਟੀ ਨਾਲ ਮਿੱਟੀ ਹੋਏ ਪਏ ਆਂ, ਇਕ ਸੁੱਕਾ ਟੁੱਕੜਾ ਵੀ ਨਸੀਬ ਨਹੀਂ ਹੋਇਆ। ਪਰ ਉਸ ਵੇਹਲੇ ਲਈ ਪ੍ਰਸ਼ਾਦਾ ਆਇਆ। ਪਰਛਾਵਾਂ ਤਾਂ ਸਾਡੇ ਪੈਣਾ ਹੀ ਹੋਇਆ ਲਿਆ ਹੁਣ ਪ੍ਰਸ਼ਾਦਾ।
- ਧੰਨ ਦੇਈ : ਪਹਿਲਾਂ ਸੰਤ ਲਈ ਤਾਂ ਕੱਢ ਲਿਆਵਾਂ।
- ਭਗਵਾਨ : ਅਸੀਂ ਕਿਸੇ ਸੰਤ ਨਾਲੋਂ ਘੱਟ ਆਂ।
- ਧੰਨ ਦੇਈ : ਪਤਾ ਨਹੀਂ ਕਦੋਂ ਦੇ ਭੁੱਖੇ ਹੋਣੇ ਨੇ।
- ਭਗਵਾਨ : ਤੂੰ ਫਿਕਰ ਨਾ ਕਰ, ਉਹਨਾਂ ਨੂੰ ਹੋਰ ਭਗਤਣੀ ਲੱਭ ਪਵੇਗੀ।
- ਧੰਨ ਦੇਈ : ਲਓ, ਤੁਸੀਂ ਖਾ ਲਓ, ਐਵੇਂ ਨਾ ਟਿਚਕਰਾਂ ਕਰੋ।
- ਭਗਵਾਨ : (ਪ੍ਰਸ਼ਾਦਾ ਦੇਖ ਕੇ) ਅੱਜ ਤਾਂ ਸੰਤਾਂ ਦੇ ਬਹਾਨੇ ਸਾਨੂੰ ਵੀ ਚੌਪੜੀ ਮਿਲ ਗਈ।
- ਧੰਨ ਦੇਈ : ਸੰਤ ਕਿਹੜਾ ਰੋਜ਼-ਰੋਜ਼ ਆਉਂਦੇ ਨੇ।
- ਭਗਵਾਨ : ਤੂੰ ਆਖੋਂ ਤਾਂ ਅਸੀਂ ਵੀ ਰੋਜ਼ ਰੋਜ਼ ਆਉਣਾ ਬੰਦ ਕਰ ਦੇਈਏ।
- ਧੰਨ ਦੇਈ : ਅੱਛਾ ਹੁਣ ਖਾ ਵੀ ਲਉ। (ਚੁਪ ਕਰ ਜਾਂਦੀ ਹੈ)
- ਧੰਨ ਦੇਈ : (ਹਾਲੇ ਬੁਰਕੀ ਤੋੜ੍ਹਦਾ ਹੀ ਹੈ ਕਿ ਸਿਪਾਹੀ ਆ ਜਾਂਦਾ ਹੈ।)

ਸਿਪਾਹੀ : ਦੁੱਧ ਚਾਹੀਦਾ ਏ ਬੁੱਛਿਆ-ਨੰਬਰਦਾਰ ਹੋਰਾਂ ਦੇ ਘਰ ਪ੍ਰਾਹੁਣੇ ਆਏ ਨੇ।

ਭਗਵਾਨ : ਜੇ ਦੁੱਧ ਚਾਹੀਦਾ ਏ ਤਾਂ ਕਿਸੇ ਵੱਡੇ ਘਰੋਂ ਲੈ ਲਓ। ਜ਼ਰੂਰ ਸਾਡੇ ਗਰੀਬਾਂ ਦੀ ਵਗਾਰ ਲੈਣੀ ਏ।

ਸਿਪਾਹੀ : ਮੈਨੂੰ ਨੰਬਰਦਾਰ ਨੇ ਇਸੇ ਘਰ ਭੇਜਿਆ ਏ।

ਧੰਨ ਦੇਈ : ਵੇਂ ਸਾਡੀ ਅੱਜ ਮੱਝ ਨਹੀਂ ਮਿਲੀ।

ਸਿਪਾਹੀ : ਮੱਝ ਮਿਲੀ ਹੈ ਜਾਂ ਨਹੀਂ, ਮੈਂ ਨਹੀਂ ਜਾਣਦਾ। ਮੈਂ ਦੁੱਧ ਇਸੇ ਘਰੋਂ ਲੈ ਕੇ ਜਾਣਾ ਏ। (ਸਿਪਾਹੀ ਅੰਦਰ ਚਲਾ ਜਾਂਦਾ ਹੈ।)

ਧੰਨ ਦੇਈ : ਵੇਖੋ ਤਾਂ ਸਹੀ ਮਰ ਜਾਣਾ ਅੰਦਰ ਵੜ ਗਿਆ ਏ।

ਭਗਵਾਨ : ਚਲ ਅੰਦਰ ਵੜ ਗਿਆ ਏ ਤਾਂ ਹੁਣੇ ਬਾਹਰ ਆ ਜਾਵੇਗਾ। (ਸਿਪਾਹੀ ਦੁੱਧ ਦਾ ਭਾਂਡਾ ਚੁੱਕੀ ਆਉਂਦਾ ਹੈ।)

ਸਿਪਾਹੀ : ਕਹਿੰਦੇ ਸੀ ਮੱਝ ਨਹੀਂ ਮਿਲੀ। ਆਹ ਹੁਣ ਕਿਥੋਂ ਆ ਗਿਆ?

ਧੰਨ ਦੇਈ : ਇਹ ਤਾਂ ਬਾਲਾਂ ਲਈ ਰਖਿਆ ਏ

(ਸਿਪਾਹੀ ਦੁੱਧ ਲੈ ਕੇ ਬਾਹਰ ਚਲਾ ਜਾਂਦਾ ਏ, ਮਗਰ ਭਗਵਾਨ ਉਠਦਾ ਏ, ਸਿਪਾਹੀ ਉਸ ਨੂੰ ਡਰਾਉਂਦਾ ਏ, ਉਹ ਪਿਛੇ ਹੱਟਦਾ ਏ)

ਭਗਵਾਨ : ਤੂੰ ਬਚਾਉਂਦੀ ਰਹਿ ਸੂਰਜ ਦੇਵਤਾ ਨੂੰ ਰਾਹੂ ਕੇਤੂ ਤੋਂ-ਪਰ ਜਿਹੜੇ ਰਾਹੂ ਕੇਤੂ ਸਾਡੀ ਜਿੰਦਗੀ ਨੂੰ ਚਿੰਬੜੇ ਨੇ, ਪਤਾ ਨਹੀਂ ਕਦੋਂ ਮਗਰੋਂ ਲਹਿਣਗੇ।

ਧੰਨ ਦੇਈ : ਵੇਹਨੇ ਅਂ ਕਦੋਂ ਮਗਰੋਂ ਲਹਿੰਦੇ ਆ। ਇਹਨਾਂ ਤਾਂ ਸਾਡਾ ਜੀਣਾ ਹਰਾਮ ਕਰ ਚਿੱਤਾ ਏ

ਭਗਵਾਨ : ਮੈਂ ਜਦੋਂ ਇਹਨਾਂ ਹੱਥਾਂ ਵਲ ਵੇਖਦਾ ਹਾਂ। ਤਾਂ ਸੋਚਦਾ ਹਾਂ ਕਿ ਇਹ ਨਹੀਂ ਕਰਦੇ, ਧਰਤੀ ਤੇ ਬੀਜ ਸੁੱਟਦੇ, ਮਣਾਂ ਮੂੰਹੀ ਫਸਲ ਪੈਦਾ ਕਰਦੇ ਨੇ, ਪਰ ਪਤਾ ਨਹੀਂ ਕਿ ਏਨਾ ਜਿਗਰਾ ਕਿਉਂ ਨਹੀਂ ਕਿ ਇਹਨਾਂ ਨੂੰ ਵੀ ਕੁਝ ਕਹਿ ਸਕੀਏ।

ਧੰਨ ਦੇਈ : ਪਰ ਅਸੀਂ ਕੀ ਕਹਿ ਸਕਦੇ ਅਂ। ਇਹ ਹੋਈ ਸਰਕਾਰ ਤੇ ਅਸੀਂ ਹੋਏ ਗਰੀਬ ਪਰਜਾ।

ਭਗਵਾਨ : ਫਿਰ ਕੌਣ ਇਹਨਾਂ ਨੂੰ ਕਹੇਗਾ। ਇਥੇ ਜਿਹੜਾ ਹਨੇਰਾ ਮਚਿਆ ਹੋਇਆ ਏ, ਕੌਣ ਚਾਨਣ ਕਰੇਗਾ।

ਧੰਨ ਦੇਈ : ਸਾਨੂੰ ਕੀ ਪਤਾ, ਕੌਣ ਚਾਨਣ ਕਰੇਗਾ, ਸਾਡੇ ਕੋਲ ਤੇ ਨਾ ਤੇਲ ਹੈ ਤੇ ਨਾ ਦੀਵਾ।

ਭਗਵਾਨ : ਇਹ ਤੇਲ ਕਿਸ ਨੇ ਲੱਭਣਾ ਹੈ? ਅਸੀਂ ਤੇ ਇਹ ਨਾ ਲੱਭਣਾ ਹੀ

ਸਾਡਾ ਕਸੂਰ ਏਤਾਹੀਉਂ ਤਾਂ ਤੂੰ ਦੇਖਦੀ ਏਂ ਕਿ ਜਿਹੜੀ ਇਹ ਰੋਟੀ
ਮੈਂ ਆਪਣੇ ਹੱਥੀਂ ਪੈਦਾ ਕੀਤੀ ਏ, ਇਹ ਦੂਜਿਆਂ ਦੇ ਛਿੱਡ ਭਾਵੇਂ
ਚਲੀ ਜਾਵੇ। ਪਰ ਜਦੋਂ ਮੇਰੇ ਮੁੰਹ 'ਚ ਬੁਰਕੀ ਲੰਘਣ ਲਗਦੀ ਏ ਤਾਂ
ਉਤੋਂ ਗਿਰਝਾਂ ਆ ਪੈਂਦੀਆਂ ਨੇ। ਮਾਸ ਖਾਣੀਆਂ ਗਿਰਝਾਂ, ਚਲ
ਅਸੀਂ ਵੀ ਐਤਕਾਂ ਦਾਣਾ ਛੁੱਕਾ ਸਾਂਭ ਕੇ ਬਾਬੇ ਦੇ ਦਰਸ਼ਨ ਕਰੀਏ,
ਸ਼ਾਇਦ ਸਾਨੂੰ ਵੀ ਕੋਈ ਜੀਣ ਦਾ ਰਾਹ ਲੱਭ ਪਵੇ। ਫਿਰ ਇਹ ਰੋਟੀ
ਪੈਦਾ ਕਰਨਾ ਹੀ ਸਾਡਾ ਧਰਮ ਨਹੀਂ, ਰੋਟੀ ਦੀ ਰਖਿਆ ਕਰਨਾ
ਵੀ ਸਾਡਾ ਧਰਮ ਹੈ।

ਧੰਨ ਦੇਈ : ਤੇ ਇਹ ਰੋਟੀ ਦੀ ਰਖਵਾਲੀ ਕਰਨ ਦੀ ਜਾਚ ਪੰਜਾਬ ਦੇ ਲੋਕਾਂ
ਨੇ ਬਾਬੇ ਨਾਨਕ ਤੇ ਫੇਰ ਉਨ੍ਹਾਂ ਦੀਆਂ ਜੋਤਾਂ ਕੋਲੋਂ ਸਿੱਖੀ। ਸਮਾਂ
ਲੰਘ ਗਿਆ। ਉਹੀ ਲੋਕ, ਉਹੀ ਧਰਤੀ, ਪਰ ਹੁਣ ਉਨ੍ਹਾਂ ਦੀ
ਜੀਵਨ ਜਾਚ ਬਦਲ ਗਈ ਹੈ।

ਭਗਵਾਨ : (ਬਾਹਰੋਂ ਆਉਂਦਾ ਹੈ) ਮੈਂ ਆਖਿਆ ਭਲੀਏ ਲੋਕੇ, ਲੱਸੀ ਰਿੜਕ
ਲਈਆ ?

ਧੰਨ ਦੇਈ : ਲੱਸੀ ਤਾਂ ਰਿੜਕ ਲਈ ਏ, ਪਰ ਮੱਖਣ ਹਾਲੇ ਕੱਢਣ ਵਾਲਾ ਏ।
ਭਗਵਾਨ : ਅੱਛਾ ਜਿੰਨਾ ਚਿਰ ਮੱਖਣ ਨਹੀਂ ਆਉਂਦਾ, ਮੈਂ ਪਾਠ ਕਰ ਲਵਾਂ।

ਧੰਨ ਦੇਈ : ਕਿਉਂ ਅਜੇ ਕੀਤਾ ਨਹੀਂ ?

ਭਗਵਾਨ : ਨਿਤਨੇਮ ਤਾਂ ਕਰ ਲਿਆ ਏ, ਪਰ ਅਜ ਮੈਂ ਇਕ ਵਿਸ਼ੇਸ਼ ਪਾਠ
ਕਰਨਾ ਏ।

ਧੰਨ ਦੇਈ : ਵਿਸ਼ੇਸ਼ ਪਾਠ ?

ਭਗਵਾਨ : ਹਾਂ ਕੱਲ ਜਦੋਂ ਮੈਂ ਖੇਤ ਵਿਚੋਂ ਆਉਂਦਾ ਪਿਆ ਸੀ ਤਾਂ ਮੁਕਦਮ ਨੇ
ਮੈਨੂੰ ਘੂਰਿਆ ਤੇ ਅੱਜ ਜਦੋਂ ਮੈਂ ਘਰ ਆਇਆ ਤਾਂ ਸਿਪਾਹੀ ਆਲੇ
ਦੂਆਲੇ ਚੱਕਰ ਲਾ ਰਹੇ ਸਨ।

ਧੰਨ ਦੇਈ : ਆਹੋ ਮੈਂ ਵੀ ਸੁਣਿਆ ਏ, ਅੱਗੇ ਤਾਂ ਅਸਰ ਹੀ ਇਨ੍ਹਾਂ ਦੀਆਂ ਅੱਖਾਂ
ਵਿਚ ਰੜਕਦਾ ਸੀ। ਪਰ ਹੁਣ ਜਦੋਂ ਅਸੀਂ ਬਾਬੇ ਨਾਨਕ ਦੇ ਦਰਸ਼ਨ
ਕਰ ਕੇ ਆਏ ਹਾਂ, ਅਸੀਂ ਵੀ ਇਨ੍ਹਾਂ ਦੀਆਂ ਅੱਖਾਂ ਵਿਚ ਰੜਕਣ
ਲੱਗ ਪਏ ਆਂ।

ਭਗਵਾਨ : ਤੇ ਹੁਣ ਮੇਰੀਆਂ ਅੱਖਾਂ ਵਿਚ ਰੜਕਣ ਲੱਗ ਪਏ ਨੇ। ਤੂੰ ਚੁੱਪ ਕਰ
ਕੇ ਅੰਦਰ ਬੈਠੀ ਰਹੀਂ। ਅੱਜ ਮੈਂ ਵੀ ਵੇਖਣਾ ਚਾਹੁੰਦਾ ਹਾਂ ਕਿ ਝੂਠ
ਦੇ ਕਿੰਨੇ ਕੁ ਪੈਰ ਹੁੰਦੇ ਨੇ ਤੇ ਸੱਚ ਵਿਚ ਕਿੰਨੀ ਕੁ ਸ਼ਕਤੀ।

(ਧੰਨੀ ਦੇਈ ਅੰਦਰ ਜਾਂਦੀ ਤੇ ਬਾਹਰ ਪਾਠ ਸ਼ੁਰੂ ਹੋ ਜਾਂਦਾ ਹੈ)

ਭਗਵਾਨ : ਸਿਪਾਹੀ ਆ ਰਿਹੈ, ਬਾਬੇ ਨਾਨਕ ਨੇ ਆਖਿਆ ਏ, ਰਾਜੇ ਸ਼ੀਂਹ

ਮੁਕੱਦਮ ਕੁੱਤੇ ।

ਸਿਪਾਹੀ : ਓਏ ਤੂੰ ਰਾਜਿਆਂ ਨੂੰ ਸ਼ੀਂਹ ਤੇ ਮੁਕਦਮ ਨੂੰ ਕੁੱਤੇ ਕਹਿ ਰਿਹੈਂ, ਜਾਨ ਨਹੀਂ ਪਿਆਰੀ ?

ਭਗਵਾਨ : ਪਿਆਰੀ ਏ

ਸਿਪਾਹੀ : ਫਿਰ ਬੰਦ ਕਰ ਇਹ ਬਕਵਾਸ ।

ਭਗਵਾਨ : ਇਹ ਬਕਵਾਸ ਨਹੀਂ ਜੀ ।

ਸਿਪਾਹੀ : ਮੁਕਦਮ ਨੂੰ ਪਤਾ ਲਗ ਗਿਆ ਤਾਂ ਕੁੱਤਿਆਂ ਅੱਗੇ ਪਾ ਦਿੱਗਾ ।

ਭਗਵਾਨ : ਐਵੇਂ ਕੁੱਤਿਆਂ ਅੱਗੇ ਪਵਾ ਦਏਗਾ

ਸਿਪਾਹੀ : ਮੁਕਦਮ ਨੇ ਲਿਹਾਜ ਨਹੀਂ ਕਰਨਾ

ਭਗਵਾਨ : ਨਾ ਕਰੇ ਜੀ ।

ਸਿਪਾਹੀ : ਮੈਂ ਹੁਣੇ ਆਉਣਾ ਮੁਕਦਮ ਸਾਹਿਬ ਨੂੰ ਲੈ ਕੇ

ਭਗਵਾਨ : ਲੈ ਆਓ ਜੀ

ਸਿਪਾਹੀ : ਪਛਤਾਵੇਂਗਾ ।

ਭਗਵਾਨ : ਪਛਤਾ ਲਵਾਂਗਾ ਜੀ (ਸਿਪਾਹੀ ਜਾਂਦਾ ਹੈ)

ਧੰਨੀ ਦੇਈ : ਤੁਸੀਂ ਅੰਦਰ ਜਾ ਕੇ ਪਾਠ ਕਰ ਲਓ ਖਾਂ। ਜ਼ਰੂਰ ਸਾਰਿਆਂ ਨੂੰ
ਸੁਣਾਉਣਾ ਏ

ਭਗਵਾਨ : ਵੇਖਿਆ ਪਾਠ ਦੀ ਸ਼ਕਤੀ ਅੱਜ ਇਥੋਂ ਵੀ ਤਿਲਮਿਲਾ ਕੇ ਚਲਿਆ
ਗਿਆ। ਕਦੀ ਤੇ ਸਿੱਧੇ ਜਾਂਦੇ ਸੀ ਅੰਦਰ ਢੁੱਪ ਚੁੱਕਣ ।

ਭਗਵਾਨ : (ਪਾਠ ਕਰਦਾ ਹੈ) ਸਚਿ ਸਭਨਾ ਹੋਏ ਦਾਰੁ, ਪਾਪ ਕਵਿ ਧੋਇ
ਫਲ ਵਿਖਾਣੈ ਬੈਨਤੀ, ਜਿਸ ਸੱਚ ਪੱਲੇ ਹੋਏ

ਸਾਧੂ : ਮਾਈ ਪ੍ਰਸਾਦਾ ਮਿਲ ਜਾਵੇਗਾ

ਧੰਨ ਦੇਈ : ਅਜੇ ਤਿਆਰੀ ਨਹੀਂ ।

ਸਾਧੂ : ਮਿੱਸਾ ਹੀ ਦੇ ਦਿਓ ।

ਭਗਵਾਨ : ਸਾਧੂ ਨੂੰ ਵੇਖ ਕੇ। ਉਡ ਉਡ ਰਾਣਾ ਝਾਟੇ ਪਾਇ

ਸਾਧੂ : ਇਹ ਕੀ ਗੱਲ ਭਗਤਾ, ਸਾਨੂੰ ਗਾਲ੍ਹਾਂ ਕੱਢ ਰਿਹੈਂ ਰੋਟੀ ਕਾਰਨ
ਵਿਖਾਵਾ ਕਰ ਰਿਹਾ ਏਂ ।

ਭਗਵਾਨ : ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਜੀ ।

ਸਾਧੂ : ਹੋਰ ਕਿੱਦਾਂ ਕਹੀਦਾ ਏ ?

ਭਗਵਾਨ : ਮੈਂ ਤਾਂ ਆਪਣੇ ਗੁਰੂ ਦੀ ਬਾਣੀ ਪੜ੍ਹ ਰਿਹਾਂ ।

ਸਾਧੂ : ਉਸ ਕੁਰਾਹੀਏ ਦੀ, ਜਿਸ ਨੇ ਜੌਗ ਨੂੰ ਬਦਨਾਮ ਕੀਤਾ ਏ ਤੇ ਜੌਗੀ
ਵੀ ਬਣਿਆ ਫਿਰਦਾ ਏ । ਤੇ ਕੁਟੰਬ ਵੀ ਪਾਲੀ ਫਿਰਦੈ ।

ਭਗਵਾਨ : ਉਹ ਤਾਂ ਅਸਲੀ ਜੌਗੀ ਨੇ ਜੀ, ਉਹ ਕਹਿਦੇ ਨੇ ਮਨ ਦੀ ਸਾਧਨਾ

ਹੀ ਜੋਗ ਹੈ। ਉਹ ਜੋਗ ਕਾਹਦਾ ਜੋ ਲੋਕਾਂ ਦੇ ਘਰੇ ਰੋਟੀਆਂ ਮੰਗਣ
ਜਾਣਾ ਪਵੇ।

‘ਜਤੀ ਸਦਾਵੈ ਜੁਗਤ ਨਾ ਜਾਣੈ’

‘ਛੱਡ ਬਹੇ ਘਰ ਬਾਹਰ’

ਸਾਧੂ : ਅੱਛਾ ਸਾਧਾਂ ਨੂੰ ਹੀ ਨਹੀਂ ਜਤੀਆਂ ਨੂੰ ਵੀ ਭੰਡਦਾ ਏ।

ਭਗਵਾਨ : ਉਹ ਪਾਖੰਡ ਦਾ ਵੈਰੀ ਐ ਤੇ ਸੱਚ ਦਾ ਆਸ਼ਕ ਹੈ।

ਸਾਧੂ : ਏਸੇ ਕਰਕੇ ਉਹਦੀ ਮੌਤ ਆਈ ਏ।

ਭਗਵਾਨ : ਉਸ ਨੂੰ ਕੋਈ ਨਹੀਂ ਮਾਰ ਸਕਦਾ। ਉਹ ਮੂੰਹ ਤੇ ਸੱਚ ਕਹਿਣ ਦੀ
ਦਲੇਗੀ ਰੱਖਦੇ ਨੇ, ਕੋਈ ਬਾਬਰ ਦੇ ਮੂੰਹ ਤੇ ਕਹਿ ਸਕਿਆ ਸੀ।

(ਪਾਪ ਕੀ ਜੰਵ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ
ਲਾਲੋ। ਸ਼ਰਮ ਧਰਮ ਦੋਏ ਛੱਪ ਖਲੇਏ ਕੂੜ ਫਿਰੇ ਪ੍ਰਧਾਨ ਵੇ
ਲਾਲੋ ॥)

ਸਾਧੂ : ਕਿਹੜਾ ਬਾਬਰ ਦੇ ਮੂੰਹ 'ਤੇ ਕਹੀ ਸੀ, ਲਿਖੀ ਹੋਣੀ ਏ ਪੇਂਥੀ 'ਚ
ਤੇ ਮੁੜ ਕੇ ਹਿੱਕ ਕੱਢ ਕੇ ਕਹਿਣ ਲੱਗਾ, ਬਾਬਰ ਨੂੰ ਕਹੀ ਸੀ, ਜਿਸ
ਤਰ੍ਹਾਂ ਆਮ ਕਵੀ ਕਹਿਦੇ ਨੇ, ਬਾਬਰ ਦੇ ਮੂੰਹ ਤੇ ਕਹਿੰਦਾ ਤਾਂ ਬਾਬਰ
ਉਹਦੀ ਜੁਬਾਨ ਨਾ ਖਿੱਚ ਲੈਂਦਾ ?

ਭਗਵਾਨ : ਬਾਬਰ ਦੇ ਮੂੰਹ 'ਤੇ ਕਹੀ ਸੀ ਪਰ ਬਾਬਰ ਉਸ ਦੀ ਜਬਾਨ ਨਹੀਂ ਖਿੱਚ
ਸਕਿਆ ਸੀ।

ਸਾਧੂ : ਤੂੰ ਕਿਹੜਾ ਉਸ ਵੇਲੇ ਨਾਲ ਸੀ।

ਭਗਵਾਨ : ਭਾਵੇਂ ਮੈਂ ਨਾਲ ਸੀ, ਪਰ ਮੈਂ ਸੱਚ ਤੇ ਝੂਠ ਪਛਾਣਦਾ ਹਾਂ।

ਸਾਧੂ : ਵੱਡਾ ਆ ਗਿਆ ਸੱਚ ਪੁੱਤਰ (ਸਿਪਾਹੀ ਮੁਕਦਮ ਨੂੰ ਲੈ ਕੇ ਆਉਂਦਾ
ਹੈ)

ਸਿਪਾਹੀ : ਸਰਕਾਰ ਇਹੋ ਬੰਦਾ ਏ ਜਿਹੜਾ ਬਾਦਸ਼ਾਹ ਦੀ ਤੌਹੀਨ ਕਰਦਾ ਏ,
ਗਜੇ ਨੂੰ ਸ਼ੀਂਹ ਤੇ ਮੁਕਦਮ ਨੂੰ ਕੁੱਤੇ ਕਹਿ ਰਿਹਾ ਏ।

ਸਾਧੂ : ਹਾਂ ਸਰਕਾਰ ਇਹੋ ਬੰਦਾ ਏ, ਜਿਹੜਾ ਸਾਰਿਆਂ ਦੇ ਖਿਲਾਫ਼ ਬੋਲ
ਰਿਹਾ ਹੈ।

ਸਿਪਾਹੀ : ਉਏ ਬੁਚਿਆ ਵੇਖਦਾ ਨਹੀਂ, ਮੁਕਦਮ ਸਾਹਿਬ ਤਸ਼ਰੀਫ਼ ਲਿਆਏ
ਨੇ।

ਭਗਵਾਨ : ਮੁਕਦਮ ਸਾਹਿਬ ਆਏ ਨੇ ਕੋਈ ਭੂਚਾਲ ਤੇ ਨਹੀਂ ਆਇਆ ?

(ਆਪਣੀ ਚੌਂਕੀ ਲੈ ਕੇ ਅੰਦਰ ਜਾਂਦਾ ਹੈ)

ਸਿਪਾਹੀ : ਵੇਖਿਆ, ਸਰਕਾਰ ਇਹਦੀ ਗੁਸਤਾਖੀ ?

ਸਾਧੂ : ਇਸ ਨੂੰ ਕਿਸੇ ਦਾ ਡਰ ਹੀ ਨਹੀਂ ਸਰਕਾਰ।

ਭਗਵਾਨ : ਕੀ ਗੱਲ ਏ ਸਰਕਾਰ ?

ਸਿਪਾਹੀ : ਪਹਿਲਾਂ ਤੂੰ ਇਹ ਦਸ ਤੇਰਾ ਸਿਰ ਫਿਰਿਆ ਏ ਜਾਂ ਮੱਖ ਲੜਦੀ ਏ
ਜਾਂ ਹੱਡੀਆਂ ਤੜਾਉਣ ਨੂੰ ਜੀ ਕਰਦਾ ਏ ?

ਭਗਵਾਨ : ਨਾ ਮੇਰਾ ਸਿਰ ਫਿਰਿਆ ਏ ਜੀ, ਨਾ ਮੈਨੂੰ ਮੱਖ ਲੜਦੀ ਏ ਤਾਂ ਨਾ
ਹੀ ਹੱਡੀਆਂ ਤੜਾਉਣ ਨੂੰ ਜੀ ਕਰਦਾ ਏ।

ਮੁਕੱਦਮ : ਕੀ ਇਹ ਝੂਠ ਕਹਿ ਰਹੇ ਨੇ ?

ਭਗਵਾਨ : ਕੀ ਪਤਾ ਸਰਕਾਰ, ਕੀ ਕਹਿ ਰਹੇ ਨੇ ਜੀ

ਮੁਕੱਦਮ : ਸਿੱਧੀ ਗਲ ਕਰ ਤੂੰ ਬਾਦਸ਼ਾਹ ਦੀ ਬੇਇਜ਼ਤੀ ਨਹੀਂ ਕੀਤੀ ? ਸਰਾ
ਦੀ ਤੌਹੀਨ ਨਹੀਂ ਕੀਤੀ, ਕਾਜ਼ੀ ਸਾਹਿਬ ਦਾ ਮਖੌਲ ਨਹੀਂ
ਉਡਾਇਆ ? ਜੋਗੀਆਂ ਦਾ ਨਿਗਾਦਰ ਨਹੀਂ ਕੀਤਾ ? ਸਾਡੇ ਬਿਲਾਫ
ਬੋਲਿਆ ਏ।

ਭਗਵਾਨ : ਮੈਂ ਕਿਸੇ ਦੀ ਬੇਇਜ਼ਤੀ ਨਹੀਂ ਕੀਤੀ, ਕਿਸੇ ਦਾ ਮਖੌਲ ਨਹੀਂ
ਉਡਾਇਆ, ਕਿਸੇ ਦਾ ਨਿਗਾਦਰ ਨਹੀਂ ਕੀਤਾ, ਮੈਂ ਆਪਣੇ ਘਰ
ਬੈਠ ਕੇ ਪਾਠ ਕਰ ਰਿਹਾ ਜੀ, ਇਹਨਾਂ ਲੋਕਾਂ ਨੂੰ ਤਕਲੀਫ ਹੋਣੀ
ਸ਼ੁਰੂ ਹੋ ਗਈ ਜੀ।

ਮੁਕੱਦਮ : ਕੈਸਾ ਪਾਠ, ਕਿਸ ਦਾ ਪਾਠ ?

ਭਗਵਾਨ : ਆਪਣੇ ਗੁਰੂ ਦੀ ਬਾਣੀ ਦਾ ਪਾਠ।

ਮੁਕੱਦਮ : ਕਿਹੜਾ ਗੁਰੂ ਏ ਤੇਰਾ ?

ਭਗਵਾਨ : ਗੁਰੂ ਨਾਨਕ ਤੇ ਉਹਦੀਆਂ ਨੋਂ ਜੋਤਾਂ ਗੁਰੂ ਨੇ ਮੇਰੇ।

ਮੁਕੱਦਮ : ਕਿਹੜਾ ਨਾਨਕ, ਕਿਹੜਾ ਸੁਲਤਾਨਪੁਰ ਮੌਦੀ ਹੁੰਦਾ ਸੀ ?

ਭਗਵਾਨ : ਉਹ ਸੁਲਤਾਨਪੁਰ ਮੌਦੀ ਹੁੰਦੇ ਸਨ ਜੀ।

ਮੁਕੱਦਮ : ਜਿਹਨੇ ਗਬਨ ਦੀ ਸਜ਼ਾ ਤੋਂ ਡਰ ਕੇ ਨਦੀ ਵਿਚ ਛਾਲ ਮਾਰ ਦਿੱਤੀ
ਸੀ ?

ਭਗਵਾਨ : ਉਨ੍ਹਾਂ ਕੋਈ ਗਬਨ ਨਹੀਂ ਕੀਤਾ ਸੀ, ਨਾ ਹੀ ਡਰ ਕੇ ਨਦੀ ਵਿਚ
ਛਾਲ ਮਾਰੀ ਸੀ।

ਮੁਕੱਦਮ : ਜਿਹੜਾ ਬਚ ਤਾਂ ਗਿਆ ਸੀ ਪਰ ਫੇਰ ਨਦੀਂ ਵਿਚੋਂ ਕੁਝ ਲੜ ਜਾਣ
ਕਾਰਨ ਪਾਗਲ ਹੋ ਗਿਆ ਸੀ, ਫੇਰ ਇਹ ਕਹਿੰਦਾ ਹੋਇਆ ਕਿ ਨਾ
ਕੋਈ ਹਿਦੂ ਨਾ ਮੁਸਲਮਾਨ, ਬਦੇਸ਼ ਚਲਾ ਗਿਆ ਸੀ।

ਭਗਵਾਨ : ਉਹ ਪਾਗਲ ਨਹੀਂ ਸਨ ਜੀ, ਉਹ ਦੁਨੀਆਂ ਨੂੰ ਤਾਰਨ ਵਾਸਤੇ
ਚਲੇ ਗਏ ਸੀ।

ਸਿਪਾਹੀ : ਤਾਰਨ ਕੇ ਡੋਬਣ

ਸਾਂਧੂ : ਤਾਰਨਾ ਉਹਨੇ ਸਵਾਹ ਸੀ, ਜਿਹੜਾ ਆਪ ਛੁੱਬਦਾ ਫਿਰਦਾ ਸੀ।

ਭਗਵਾਨ : ਜਿਸਨੇ ਆਪਣੇ ਪਲੇ ਸੱਚ ਪਾ ਲਿਆ ਏ, ਉਹ ਕਦੋਂ ਛੁੱਬਦਾ ਏ,
ਛੁੱਬਦੇ ਤਾਂ ਇਹ ਆਪ ਪਏ ਨੇ ਜੀ।

ਸਿਪਾਹੀ : ਜੀ ਗੱਲਾਂ ਵਿਚ ਇਸ ਨੇ ਵਾਰੇ ਨਹੀਂ ਆਉਣ ਦੇਣਾ। ਕਹਿੰਦੇ ਨੇ
ਗੱਲਾਂ ਦਾ ਤਾਂ ਉਹ ਵੀ ਉਸਤਾਦ ਏ। ਜਿਸ ਦਾ ਇਹ ਚੇਲਾ ਏ
(ਭਗਵਾਨ ਨੂੰ) ਸਿੱਧੀ ਗੱਲ ਕਰ ਓਏ, ਤੂੰ ਕਿਹਾ ਨਹੀਂ ਸੀ, ਰਾਜੇ
ਸ਼ੀਂਹ ਤੇ ਮੁਕਦਮ ਕੱਤੇ।

ਭਗਵਾਨ : ਮੈਂ ਨਹੀਂ ਕਿਹਾ ਜੀ, ਬਾਣੀ ਵਿਚ ਇੱਝ ਲਿਖਿਆ ਏ

ਸਿਪਾਹੀ : ਕੀ ਤੇਰੇ ਮੂੰਹੋਂ ਨਹੀਂ ਨਿਕਲਿਆ ?

ਭਗਵਾਨ : ਨਿਕਲਿਆ ਏ ਜੀ।

ਸਿਪਾਹੀ : ਫੇਰ ਤੂੰ ਹੀ ਕਿਹਾ ਏ ਨਾ।

ਭਗਵਾਨ : ਮੈਂ ਹੀ ਕਿਹਾ ਏ ਜੀ

ਮੁਕਦਮ : ਅਜੀਬ ਮਾਜਰਾ ਏ, ਇਕ ਪਾਸੇ ਆਪਣਾ ਗੁਨਾਹ ਵੀ ਮੰਨ ਰਿਹਾ
ਏ ਤੇ ਦੂਜੇ ਪਾਸੇ ਇਨਕਾਰ ਵੀ ਕਰ ਰਿਹਾ ਏ।

ਸਿਪਾਹੀ : ਇਹੋ ਇਸ ਦੀ ਚਲਾਕੀ ਏ ਜੀ, ਨਾਲੇ ਜੀ ਕਹਿੰਦਾ ਏ, ਨਾਲੇ
ਬੇਇਜ਼ਤੀ ਕਰਦਾ ਏ।

ਸਾਥੂ : ਨਾਲੇ ਭਗਵਾਨ ਦੀ ਪੂਜਾ ਕਰਦਾ ਏ, ਨਾਲੇ ਜੋਗੀਆਂ ਦਾ
ਨਿਰਾਦਰ ਵੀ

ਸਿਪਾਹੀ : ਅੱਲ੍ਹਾ ਦੀ ਦਰਗਾਹ ਵਿਚ ਸਜਦਾ ਵੀ ਕਰਦਾ ਏ ਤੇ ਸ਼੍ਰਵਾ ਦੀ ਤੋਹੀਨ
ਵੀ

ਭਗਵਾਨ : ਠੀਕ ਹੈ ਮੁਕੱਦਮ ਸਾਹਿਬ, ਮੈਂ ਭਗਵਾਨ ਦੇ ਨਾਂ ਦੀ ਪੂਜਾ ਕਰਦਾ
ਹਾਂ, ਅੱਲਾ ਦੇ ਨਾਂ ਦਾ ਸਜਦਾ ਵੀ ਕਰਦਾ ਹਾਂ ਤੇ ਅੱਲ੍ਹਾ ਦੇ ਨਾਂ
ਤੇ ਕੋਈ ਅਤਿਆਚਾਰ ਹੁੰਦਾ ਹੋਵੇ ਜਾਂ ਠੱਗੀ, ਉਸ ਦੇ ਖਿਲਾਫ਼
ਬੋਲਦਾ ਵੀ ਹਾਂ।

ਮੁਕਦਮ : ਕੈਸਾ ਅਤਿਆਚਾਰ, ਕੈਸੀ ਠੱਗੀ ?

ਭਗਵਾਨ : ਮੁਕਦਮ ਸਾਹਿਬ, ਇਨ੍ਹਾਂ ਲੋਕਾਂ ਨੇ ਸਾਡੀ ਰੋਟੀ ਖੋ ਕੇ ਠੱਗਿਆ
ਏ, ਮੇਰੇ ਆਪਣੇ ਬੱਚੇ ਭੁੱਖੇ ਮਰਦੇ ਰਹੇ, ਪਰ ਮੈਂ ਇਨ੍ਹਾਂ ਦਾ ਪੇਟ
ਪਾਲਦਾ ਰਿਹਾ-ਚਾਲੀ ਸਾਲ ਇਨ੍ਹਾਂ ਲੋਕਾਂ ਜਦੋਂ ਮਰਜ਼ੀ ਮੇਰੇ ਮੂੰਹ
ਚੌਂ ਖਾਂਦਿਆਂ, ਬੁਰਕੀ ਖੋਗੀ ਏ, ਤੇ ਫਿਰ ਮੈਂ ਉਸ ਦੇ ਦਰ ਤੇ ਗਿਆ
ਹਾਂ।

ਮੁਕਦਮ : ਇਹੋ ਹੀ ਤਾਂ ਤੇਰਾ ਕਸੂਰ ਏ ਬੁੰਦਿਆ-ਕਿਸੇ ਹੋਰ ਥਾਂ ਜਾਣ ਤੋਂ
ਪਹਿਲਾਂ ਸਾਨੂੰ ਸ਼ਿਕਾਇਤ ਕੀਤੀ ਹੁੰਦੀ

ਭਗਵਾਨ : ਮੁਕਦਮ ਸਾਹਿਬ ਤੁਹਾਡੇ ਲੋਕਾਂ ਨੂੰ ਸ਼ਿਕਾਇਤ ਸੁਣਨ ਦੀ ਆਦਤ

ਹੀ ਕਦੋਂ ਏ ?

ਮੁਕੱਦਮ : ਕੀਮਤਲਬ ?

ਭਗਵਾਨ : ਮੁਕੱਦਮ ਸਾਹਿਬ-ਤੁਸੀਂ ਲੋਕ ਜਦੋਂ ਮਹਿਲ ਬਣਾਉਂਦੇ ਹੋ ਤਾਂ ਮਹਿਲਾਂ ਦੀਆਂ ਉਚੀਆਂ ਉਚੀਆਂ ਦੀਵਾਰਾਂ ਉਤੋਂ ਦੀ ਇਹ ਨਹੀਂ ਦੀਹਦਾ ਕਿ ਜਨਤਾ ਨਾਂ ਦੀ ਕੋਈ ਚੀਜ਼, ਵੀ ਇਸ ਦੁਨੀਆਂ 'ਤੇ ਵਸਦੀ ਏ, ਜਦੋਂ ਤੁਸੀਂ ਮਹਿਲਾਂ ਵਿਚ ਬੈਠੋ ਸ਼ਰਾਬ ਪੀ ਰਹੇ ਹੁੰਦੇ ਹੋ, ਤਾਂ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਜਿਹੜੀ ਸ਼ਰਾਬ ਤੁਸੀਂ ਪੀ ਰਹੇ ਹੋ, ਉਸ ਵਿਚ ਇਕ ਇਕ ਬੂਂਦ ਚ ਜਨਤਾ ਦਾ ਲਹੂ ਹੈ, ਜੋ ਤੁਸੀਂ ਪੀ ਰਹੇ ਹੋ

ਮੁਕੱਦਮ : ਬਕਵਾਸ ਬੰਦ ਕਰ

ਭਗਵਾਨ : ਤੇ ਫਿਰਮੈਂ ਉਸ ਦੇ ਦਰ 'ਤੇ ਗਿਆ, ਉਥੇ ਮੈਨੂੰ ਸੂਝ ਆਈ ਕਿ ਜਿਹੜੇ ਲੋਕ ਦਸ ਨਹੀਂ ਦੀ ਕਿਰਤ ਕਰਦੇ ਨੇ, ਉਹਦੀ ਰੜਾ ਵਿਚ ਰਹਿੰਦੇ ਨੇ, ਉਸ ਤੋਂ ਵੱਡਾ ਕੋਈ ਮਨੁੱਖ ਨਹੀਂ। ਜੇ ਕਿਸੇ ਨੂੰ ਮਨੁੱਖ ਇਹ ਬਣਨਾ ਆ ਜਾਏ ਤਾਂ ਫਿਰ ਉਹ ਕਿਸੇ ਦੀਆ ਗਿੱਦੜ ਭੱਬਕੀਆਂ ਤੋਂ ਨਹੀਂ ਫਰਦੇ।

ਮੁਕੱਦਮ : ਅੱਛਾ, ਤਾਂ ਅੱਗੇ ਤੂੰ ਗਿੱਦੜ ਹੁੰਦਾ ਸੀ ਤੇ ਹੁਣ ਸ਼ੇਰ ਹੋ ਗਿਆ ਏਂ ?

ਭਗਵਾਨ : ਮੁਕੱਦਮ ਸਾਹਿਬ, ਜੇ ਬੰਦਾ ਜੁਲਮ ਅੱਗੇ ਗੋਡੇ ਟੇਕ ਦੇਵੇ ਤਾਂ ਉਹ ਗਿੱਦੜ ਏ ਜੇ ਕੋਈ ਜੁਲਮ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕੇ ਤਾਂ ਉਹ ਸ਼ੇਰ ਏ, ਗਿੱਦੜ ਤੇ ਸ਼ੇਰ ਵਿਚ ਇਹੋ ਫਰਕ ਏ। ਮੁਕੱਦਮ ਸਾਹਿਬ।

ਮੁਕੱਦਮ : ਮੈਂ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ। ਸਿਪਾਹੀਓ ਇਸ ਨੂੰ ਲੈ ਜਾਓ ਤੇ ਬੰਦ ਕਰ ਦਿਓ ਤਾਂ ਜੋ ਇਹ ਰੌਸ਼ਨੀ ਦੀ ਇਕ ਇਕ ਕਿਰਨ ਨੂੰ ਤਰਸਦਾ ਮਰ ਜਾਵੇ

ਭਗਵਾਨ : ਮੁਕੱਦਮ ਸਾਹਿਬ, ਜਿਹਨਾਂ ਦੇ ਦਿਲਾਂ ਵਿਚ ਚਾਨਣ ਏ, ਉਹਨਾਂ ਨੂੰ ਤੁਹਾਡੀਆਂ ਕਾਲ ਕੋਠੜੀਆਂ ਦੇ ਕਿਸੇ ਵੀ ਹਨ੍ਤੇਰੇ ਵਿਚ ਬੰਦ ਨਹੀਂ ਕੀਤਾ ਜਾ ਸਕਦਾ।

ਮੁਕੱਦਮ : ਵੇਖੀ ਜਾਏਗੀ। (ਸਿਪਾਹੀ ਭਗਵਾਨ ਨੂੰ ਜੰਜ਼ੀਰ ਪਾਉਂਦਾ ਹੈ ਧੰਨ ਦੇਈ ਆਉਂਦੀ ਏ)

ਧੰਨ ਦੇਈ : ਇਹਨਾਂ ਨੂੰ ਕਿਉਂ ਬੰਨ੍ਹੀ ਲਿਜਾ ਰਹੇ ਹੋ, ਕੀ ਖੁਨਾਮੀ ਹੋ ਗਈ ਏ, ਇਹਨਾਂ ਕੋਲੋਂ ?

ਮੁਕੱਦਮ : ਇਹਨੂੰ ਹੀ ਪੁਛ।

ਧੰਨ ਦੇਈ : ਬੰਨੀ ਤੁਸੀਂ ਖੜ੍ਹੋਹ ਤੇ ਪੁੱਛਾਂ ਇਹਨਾਂ ਨੂੰ ?

ਸਿਪਾਹੀ : ਇਹਨੇ ਸਾਡੇ ਸਾਰਿਆਂ ਦੀ ਬੇਇਜ਼ਤੀ ਕੀਤੀ ਏ।
 ਧੰਨ ਦੇਈ : ਇਹਨਾਂ ਕਿਸੇ ਦੀ ਕੀ ਬੇਇਜ਼ਤੀ ਕਰਨੀ ਏ, ਇਹ ਜਦੋਂ ਦੇ ਨਾਨਕ
 ਦੇ ਦਰ ਤੋਂ ਹੋ ਕੇ ਆਏ ਨੇ, ਕਿਸੇ ਨੂੰ ਚੰਗਾ ਮੰਦਾ ਬੋਲਦੇ ਹੀ ਨਹੀਂ।
 ਮੁਕੱਦਮ : ਉਸੇ ਨੇ ਹੀ ਇਹਨੂੰ ਪੱਟਿਆ ਏ।
 ਧੰਨ ਦੇਈ : ਇਉਂ ਨਾ ਆਖੋ ਭਾਈ। ਉਨ੍ਹਾਂ ਕਿਸੇ ਨੂੰ ਕੀ ਪੱਟਣਾ ਏ। ਉਨ੍ਹਾਂ ਨੇ
 ਤਾਂ ਸਾਨੂੰ ਸਿੱਧੇ ਰਾਹ ਪਾਇਆ। ਨਹੀਂ ਤਾਂ ਅਸੀਂ ਗਧੀ ਗੋੜ ਪਏ
 ਹੋਏ ਸਾਂ। ਵਹਿਮਾਂ ਭਰਮਾਂ ਦੇ।
 ਭਗਵਾਨ : ਕਿਉਂ ਤਰਲੋ ਮੱਛੀ ਹੁੰਦੀ ਏਂ। ਭਲੀਏ ਲੋਕੇ। ਸੱਚ ਕਹਿਣ ਦੀ ਕੀਮਤ
 ਤਾਂ ਦੇਣੀ ਪੈਂਦੀ ਏ। ਇਹ ਤਾਂ ਮੇਰੇ ਤੇ ਗੁਰੂ ਦੀ ਕਿਰਪਾ ਏ ਕਿ ਇਹ
 ਸ਼ਕਤੀ ਉਨ੍ਹਾਂ ਮੈਨੂੰ ਬਖਸ਼ੀ ਏ।
 ਮੁਕੱਦਮ : ਸ਼ਕਤੀ ਬਖਸ਼ੀ ਜਾਂ ਮੌਤ ?
 ਭਗਵਾਨ : ਮੁਕੱਦਮ ਸਾਹਿਬ, ਜਿਸ ਚੀਜ਼ ਨੂੰ ਤੁਸੀਂ ਮੌਤ ਕਹਿੰਦੇ ਹੋ, ਉਹ ਸੂਰਮੇ
 ਉਸ ਨੂੰ ਜਿੱਦਰੀ ਕਹਿ ਕੇ ਪੂਜਦੇ ਨੇ।
 ਮੁਕੱਦਮ : ਲੈ ਜਾਓ ਇਸ ਨੂੰ। (ਸਿਪਾਹੀ ਲੈ ਜਾਂਦਾ ਹੈ)
 ਧੰਨ ਦੇਈ : ਮੁਕੱਦਮ ਸਾਹਿਬ, ਇਹ ਜ਼ਲਮ ਹੈ।
 ਮੁਕੱਦਮ : ਜ਼ਲਮ ਕਿਵੇਂ ਏ ? ਨਾਲੇ ਦੇਖਦੇ ਨਹੀਂ ਕਿੱਦਾਂ ਟਰ ਟਰ ਕਰਦਾ ਏ।
 ਤੂੰ ਵਿਚ ਨਾ ਬੋਲ ਜਾ ਅੰਦਰ ਜਾ ਕੇ ਬਹਿ ਜਾ।
 ਧੰਨ ਦੇਈ : ਮੁਕੱਦਮ ਸਾਹਿਬ, ਜਿਹਦੀਆਂ ਅੱਖਾਂ ਸਾਹਮਣੇ ਤੁਸੀਂ ਉਸ ਦੇ ਪਤੀ
 ਨੂੰ ਬੰਨ੍ਹ ਕੇ ਲੈ ਜਾਓ, ਉਹ ਅੰਦਰ ਕਿਵੇਂ ਬੈਠ ਸਕਦੀ ਏ।
 ਮੁਕੱਦਮ : ਤੇ ਤੂੰ ਬਾਹਰ ਨਿਕਲ ਕੇ ਕਰੋਂਗੀ ਵੀ ਕੀ ?
 ਧੰਨ ਦੇਈ : ਜੇ ਮੈਂ ਬਾਹਰ ਨਿਕਲ ਹੀ ਆਈ ਤਾਂ ਕੁਝ ਕਰ ਕੇ ਵਿਖਾਵਾਂਗੀ।
 ਮੁਕੱਦਮ ਸਾਹਿਬ। ਹੁਣ ਉਹ ਵੇਲਾ ਨਹੀਂ ਰਿਹਾ, ਜਦੋਂ ਜੀ ਆਵੇ
 ਕਿਸੇ ਨੂੰ ਬੰਨ੍ਹ ਕੇ ਲੈ ਜਾਓ, ਲੋਕ ਹੁਣ ਜਾਗ ਪਏ ਨੇ।
 (ਸਿਪਾਹੀ ਨੱਸਾਅ ਉਂਦਾ ਹੈ। ਉਸਦੀ ਤਲਵਾਰ ਗਾਇਬ ਹੈ ਤੇ
 ਫਿੱਗਦਾ ਹੈ)

ਸਿਪਾਹੀ : ਮੁਕੱਦਮ ਸਾਹਿਬ। ਲੋਕਾਂ ਦੀ ਭੀੜ ਨੇ ਭਗਵਾਨ ਨੂੰ ਮੇਰੇ ਕੋਲੋਂ ਥੋਹ
 ਲਿਆ ਏ।
 ਮੁਕੱਦਮ : ਓਥੇ ਦਿਲਾਵਰ ਤੇਰੀ ਤਲਵਾਰ ਕਿਸੇ ਆ ?
 ਸਿਪਾਹੀ : ਤੁਸੀਂ ਤਲਵਾਰ ਦੀ ਗੱਲ ਕਰਦੇ ਓ। ਸ਼ੁਕਰ ਕਰੋ ਮੈਂ ਆਪਣੀ ਜਾਨ
 ਬਚਾ ਕੇ ਆਇਆਂ ਵਾਂ।
 ਮੁਕੱਦਮ : ਚਲ ਮੈਂ ਆਪ ਵੇਖਦਾ ਹਾਂ।
 (ਮੁਕੱਦਮ, ਸਿਪਾਹੀ, ਸੰਤ ਬਾਹਰ ਜਾਣ ਲੱਗਦੇ ਨੇ। ਭਗਵਾਨ

ਤਲਵਾਰ ਹੱਥ ਵਿਚ ਲਈ ਅੰਦਰ ਆਉਂਦਾ ਹੈ। ਸਾਰੇ ਤਕਦੇ ਨੇ
ਤੇ ਦੌੜ ਜਾਂਦੇ ਨੇ। ਧੰਨੀ ਦੇਈ ਤਲਵਾਰ ਨੂੰ ਮੱਖਾ ਟੇਕਦੀ ਹੈ।)

ਭਗਵਾਨ : ਭਲੀਏ ਲੋਕੇ। ਇਹ ਲੋਕ ਇਸ ਜੁਬਾਨ ਤੋਂ ਸਿਵਾ ਹੋਰ ਕੁਝ ਸਮਝਦੇ
ਹੀ ਨਹੀਂ। ਸਾਡੇ ਗੁਰੂ ਨੇ ਕਿਹਾ ਕਿ ਹੱਥ ਵਿਚ ਭਗੋਤੀ ਫੜ ਕੇ,
ਆਪਣੇ ਪੱਲੇ ਸੱਚ ਪਾ ਕੇ। ਆਪਣੀ ਰਖਿਆ ਕਰੋ।

ਦੋਵੇ : ਸੱਚ ਸਭਨਾ ਹੋਇਆ ਦਾਰੂ
 ਪਾਪ ਕਦਿ ਧੋਇ
 ਨਾਨਕ ਵਖਾਵੈ ਬੇਨਤੀ
 ਜਿਨ ਸੱਚ ਪੱਲੇ ਹੋਇ।

ਸਮਾਪਤ